

 Print Page

Sri Guru Granth Sahib

Displaying 202 of

ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥

Santh Prasaadh Param Padh Paaeiaa ||2||

By the Grace of the Saints, I have obtained the supreme status. ||2||

ਗਉੜੀ (ਮਃ ੫) (੧੧੦)² ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧

Raag Gauri Guru Arjan Dev

ਜਨ ਕੀ ਕੀਨੀ ਆਪਿ ਸਹਾਇ ॥

Jan Kee Keenee Aap Sehaae ||

The Lord is the Help and Support of His humble servant.

ਗਉੜੀ (ਮਃ ੫) (੧੧੦)² ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧

Raag Gauri Guru Arjan Dev

ਸੁਖੁ ਪਾਇਆ ਲਗਿ ਦਾਸਹ ਪਾਇ ॥

Sukh Paaeiaa Lag Dhaaseh Paae ||

I have found peace, falling at the feet of His slaves.

ਗਉੜੀ (ਮਃ ੫) (੧੧੦)² ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧

Raag Gauri Guru Arjan Dev

ਆਪੁ ਗਇਆ ਤਾ ਆਪਹਿ ਭਏ ॥

Aap Gaeiaa Thaa Aapehi Bheae ||

When selfishness is gone, then one becomes the Lord Himself;

ਗਉੜੀ (ਮਃ ੫) (੧੧੦)² ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੨

Raag Gauri Guru Arjan Dev

ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥

Kirapaa Nidhhaan Kee Saranee Peae ||3||

Seek the Sanctuary of the treasure of mercy. ||3||

ਗਉੜੀ (ਮਃ ੫) (੧੧੦)² ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੨

Raag Gauri Guru Arjan Dev

ਜੋ ਚਾਹਤ ਸੋਈ ਜਬ ਪਾਇਆ ॥

Jo Chaahath Soee Jab Paaeiaa ||

When someone finds the One he has desired,

ਗਉੜੀ (ਮਃ ੫) (੧੧੦)² ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨

Raag Gauri Guru Arjan Dev

ਤਬ ਢੁੰਢਨ ਕਹਾ ਕੋ ਜਾਇਆ ॥

Thab Dtoondtan Kehaa Ko Jaaeiaa ||

Then where should he go to look for Him?

ਗਉੜੀ (ਮਃ ੫) (੧੧੦)² ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩

Raag Gauri Guru Arjan Dev

ਅਸਥਿਰ ਭਏ ਬਸੇ ਸੁਖ ਆਸਨ ॥

Asathhir Bheae Basae Sukh Aasan ||

I have become steady and stable, and I dwell in the seat of peace.

ਗਉੜੀ (ਮਃ ੫) (੧੧੦)² ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩

Raag Gauri Guru Arjan Dev

ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥

Gur Prasaadh Naanak Sukh Baasan ||4||110||

By Guru's Grace, Nanak has entered the home of peace. ||4||110||

ਗਉੜੀ (ਮਃ ੫) (੧੧੦)² ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਕੋਟਿ ਮਜਨ ਕੀਨੋ ਇਸਨਾਨ ॥

Kott Majan Keeno Eisanaan ||

The merits of taking millions of ceremonial cleansing baths,

ਗਉੜੀ (ਮਃ ੫) (੧੧੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੪

Raag Gauri Guru Arjan Dev

ਲਾਖ ਅਰਬ ਖਰਬ ਦੀਨੋ ਦਾਨੁ ॥

Laakh Arab Kharab Dheeno Dhaan ||

The giving of hundreds of thousands, billions and trillions in charity

ਗਉੜੀ (ਮਃ ੫) (੧੧੧)^੨ ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੪

Raag Gauri Guru Arjan Dev

ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥

Jaa Man Vasiou Har Ko Naam ||1||

- these are obtained by those whose minds are filled with the Name of the Lord. ||1||

ਗਉੜੀ (ਮਃ ੫) (੧੧੧)^੨ ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੫

Raag Gauri Guru Arjan Dev

ਸਗਲ ਪਵਿਤ ਗੁਨ ਗਾਇ ਗੁਪਾਲ ॥

Sagal Pavith Gun Gaae Gupaal ||

Those who sing the Glories of the Lord of the World are totally pure.

ਗਉੜੀ (ਮਃ ੫) (੧੧੧)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੫

Raag Gauri Guru Arjan Dev

ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥

Paap Mittehi Saadhho Saran Dhaeiaal || Rehaao ||

Their sins are erased, in the Sanctuary of the Kind and Holy Saints. ||Pause||

ਗਉੜੀ (ਮਃ ੫) (੧੧੧)^੨ ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੫

Raag Gauri Guru Arjan Dev

ਬਹੁਤੁ ਉਰਧ ਤਪ ਸਾਧਨ ਸਾਧੇ ॥

Bahuth Ouradhh Thap Saadhhan Saadhhae ||

The merits of performing all sorts of austere acts of penance and self-discipline,

ਗਉੜੀ (ਮਃ ੫) (੧੧੧)^੨ ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੬

Raag Gauri Guru Arjan Dev

ਅਨਿਕ ਲਾਭ ਮਨੋਰਥ ਲਾਧੇ ॥

Anik Laabh Manorathh Laadhhae ||

Earning huge profits and seeing one's desires fulfilled

ਗਉੜੀ (ਮਃ ੫) (੧੧੧)^੨ ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੬

Raag Gauri Guru Arjan Dev

ਹਰਿ ਹਰਿ ਨਾਮ ਰਸਨ ਆਰਾਧੇ ॥੨॥

Har Har Naam Rasan Aaraadhae ||2||

- these are obtained by chanting the Name of the Lord, Har, Har, with the tongue. ||2||

ਗਉੜੀ (ਮਃ ੫) (੧੧੧)^੨ ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੬

Raag Gauri Guru Arjan Dev

ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥

Sinmrith Saasath Baedh Bakhaanae ||

The merits of reciting the Simritees, the Shaastras and the Vedas,

ਗਉੜੀ (ਮਃ ੫) (੧੧੧)^੨ ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੭

Raag Gauri Guru Arjan Dev

ਜੋਗ ਗਿਆਨ ਸਿਧ ਸੁਖ ਜਾਨੇ ॥

Jog Giaan Sidhh Sukh Jaanae ||

Knowledge of the science of Yoga, spiritual wisdom and the pleasure of miraculous spiritual powers

ਗਉੜੀ (ਮਃ ੫) (੧੧੧)^੨ ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੭

Raag Gauri Guru Arjan Dev

ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥

Naam Japath Prabh Sio Man Maanae ||3||

- these come by surrendering the mind and meditating on the Name of God. ||3||

ਗਉੜੀ (ਮਃ ੫) (੧੧੧)^੨ ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੭

Raag Gauri Guru Arjan Dev

ਅਗਾਧਿ ਬੋਧਿ ਹਰਿ ਅਗਮ ਅਪਾਰੇ ॥

Agaadhh Bodhh Har Agam Apaarae ||

The wisdom of the Inaccessible and Infinite Lord is incomprehensible.

ਗਉੜੀ (ਮਃ ੫) (੧੧੧)^੨ ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੮

Raag Gauri Guru Arjan Dev

ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥

Naam Japath Naam Ridhae Beechaarae ||

Meditating on the Naam, the Name of the Lord, and contemplating the Naam within our hearts,

ਗਉੜੀ (ਮਃ ੫) (੧੧੧)^੨ ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੮

Raag Gauri Guru Arjan Dev

ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥

Naanak Ko Prabh Kirapaa Dhhaarae ||4||111||

O Nanak, God has showered His Mercy upon us. ||4||111||

ਗਉੜੀ (ਮਃ ੫) (੧੧੧)^੨ ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੮

Raag Gauri Guru Arjan Dev

ਗਉੜੀ ਮਃ ੫ ॥

Gourree Ma 5 ॥

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥

Simar Simar Simar Sukh Paaeiaa ॥

Meditating, meditating, meditating in remembrance, I have found peace.

ਗਉੜੀ (ਮਃ ੫) (੧੧੨)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੯

Raag Gauri Guru Arjan Dev

ਚਰਨ ਕਮਲ ਗੁਰ ਰਿਦੈ ਬਸਾਇਆ ॥੧॥

Charan Kamal Gur Ridhai Basaaeiaa ||1||

I have enshrined the Lotus Feet of the Guru within my heart. ||1||

ਗਉੜੀ (ਮਃ ੫) (੧੧੨)^੨ ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੯

Raag Gauri Guru Arjan Dev

ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥

Gur Gobindh Paarabreham Pooraa ॥

The Guru, the Lord of the Universe, the Supreme Lord God, is perfect.

ਗਉੜੀ (ਮਃ ੫) (੧੧੨)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੦

Raag Gauri Guru Arjan Dev

ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥

Thisehi Araadhh Maeraa Man Dhheeraa ॥ Rehaao ॥

Worshipping Him, my mind has found a lasting peace. ||Pause||

ਗਉੜੀ (ਮਃ ੫) (੧੧੨)^੨ ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੦

Raag Gauri Guru Arjan Dev

ਅਨਦਿਨੁ ਜਪਉ ਗੁਰੂ ਗੁਰ ਨਾਮ ॥

Anadhin Japo Guroo Gur Naam ॥

Night and day, I meditate on the Guru, and the Name of the Guru.

ਗਉੜੀ (ਮਃ ੫) (੧੧੨)^੨ ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੦

Raag Gauri Guru Arjan Dev

ਤਾ ਤੇ ਸਿਧਿ ਭਏ ਸਗਲ ਕਾਮ ॥੨॥

Thaa Thae Sidhh Bheae Sagal Kaanm ||2||

Thus all my works are brought to perfection. ||2||

ਗਉੜੀ (ਮਃ ੫) (੧੧੨)^੨ ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੧

Raag Gauri Guru Arjan Dev

ਦਰਸਨ ਦੇਖਿ ਸੀਤਲ ਮਨ ਭਏ ॥

Dharasan Dhaekh Seethal Man Bheae ||

Beholding the Blessed Vision of His Darshan, my mind has become cool and tranquil,

ਗਉੜੀ (ਮਃ ੫) (੧੧੨)^੨ ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੧

Raag Gauri Guru Arjan Dev

ਜਨਮ ਜਨਮ ਕੇ ਕਿਲਬਿਖ ਗਏ ॥੩॥

Janam Janam Kae Kilabikh Geae ||3||

And the sinful mistakes of countless incarnations have been washed away. ||3||

ਗਉੜੀ (ਮਃ ੫) (੧੧੨)^੨ ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੧

Raag Gauri Guru Arjan Dev

ਕਹੁ ਨਾਨਕ ਕਹਾ ਭੈ ਭਾਈ ॥

Kahu Naanak Kehaa Bhai Bhaaee ||

Says Nanak, where is fear now, O Siblings of Destiny?

ਗਉੜੀ (ਮਃ ੫) (੧੧੨)^੨ ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੨

Raag Gauri Guru Arjan Dev

ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥

Apanae Saevak Kee Aap Paij Rakhaaee ||4||112||

The Guru Himself has preserved the honor of His servant. ||4||112||

ਗਉੜੀ (ਮਃ ੫) (੧੧੨)^੨ ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੨

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਅਪਨੇ ਸੇਵਕ ਕਉ ਆਪਿ ਸਹਾਈ ॥

Apanae Saevak Ko Aap Sehaaee ||

The Lord Himself is the Help and Support of His servants.

ਗਉੜੀ (ਮਃ ੫) (੧੧੩)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੩

Raag Gauri Guru Arjan Dev

ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥

Nith Prathipaarai Baap Jaisae Maaee ||1||

He always cherishes them, like their father and mother. ||1||

ਗਉੜੀ (ਮਃ ੫) (੧੧੩)² ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੩

Raag Gauri Guru Arjan Dev

ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥

Prabh Kee Saran Oubarai Sabh Koe ||

In God's Sanctuary, everyone is saved.

ਗਉੜੀ (ਮਃ ੫) (੧੧੩)² ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੩

Raag Gauri Guru Arjan Dev

ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥

Karan Karaavan Pooran Sach Soe || Rehaao ||

That Perfect True Lord is the Doer, the Cause of causes. ||Pause||

ਗਉੜੀ (ਮਃ ੫) (੧੧੩)² ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੪

Raag Gauri Guru Arjan Dev

ਅਬ ਮਨਿ ਬਸਿਆ ਕਰਨੈਹਾਰਾ ॥

Ab Man Basiaa Karanaihaaraa ||

My mind now dwells in the Creator Lord.

ਗਉੜੀ (ਮਃ ੫) (੧੧੩)² ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੪

Raag Gauri Guru Arjan Dev

ਭੈ ਬਿਨਸੇ ਆਤਮ ਸੁਖ ਸਾਰਾ ॥੨॥

Bhai Binasae Aatham Sukh Saaraa ||2||

My fears have been dispelled, and my soul has found the most sublime peace. ||2||

ਗਉੜੀ (ਮਃ ੫) (੧੧੩)² ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੪

Raag Gauri Guru Arjan Dev

ਕਰਿ ਕਿਰਪਾ ਅਪਨੇ ਜਨ ਰਾਖੇ ॥

Kar Kirapaa Apanae Jan Raakhae ||

The Lord has granted His Grace, and saved His humble servant.

ਗਉੜੀ (ਮਃ ੫) (੧੧੩)² ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੫

Raag Gauri Guru Arjan Dev

ਜਨਮ ਜਨਮ ਕੇ ਕਿਲਬਿਖ ਲਾਥੇ ॥੩॥

Janam Janam Kae Kilabikh Laathhae ||3||

The sinful mistakes of so many incarnations have been washed away. ||3||

ਗਉੜੀ (ਮਃ ੫) (੧੧੩)^੨ ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੫

Raag Gauri Guru Arjan Dev

ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥

Kehan N Jaae Prabh Kee Vaddiaaee ||

The Greatness of God cannot be described.

ਗਉੜੀ (ਮਃ ੫) (੧੧੩)^੨ ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੬

Raag Gauri Guru Arjan Dev

ਨਾਨਕ ਦਾਸ ਸਦਾ ਸਰਨਾਈ ॥੪॥੧੧੩॥

Naanak Dhaas Sadhaa Saranaaee ||4||113||

Servant Nanak is forever in His Sanctuary. ||4||113||

ਗਉੜੀ (ਮਃ ੫) (੧੧੩)^੨ ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੬

Raag Gauri Guru Arjan Dev

ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ

Raag Gourree Chaethee Mehalaa 5 Dhupadhae

Raag Gauree Chaytee, Fifth Mehl, Du-Padas:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਰਾਮ ਕੋ ਬਲੁ ਪੂਰਨ ਭਾਈ ॥

Raam Ko Bal Pooran Bhaaee ||

The power of the Lord is universal and perfect, O Siblings of Destiny.

ਗਉੜੀ (ਮਃ ੫) (੧੧੪)^੨ ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦੨ ਪੰ. ੧੮

Raag Gauri Chaytee Guru Arjan Dev

ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥

Thaa Thae Brithhaa N Biaapai Kaaee ||1|| Rehaao ||

So no pain can ever afflict me. ||1||Pause||

ਗਉੜੀ (ਮਃ ੫) (੧੧੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮

Raag Gauri Chaytee Guru Arjan Dev

ਜੋ ਜੋ ਚਿਤਵੈ ਦਾਸੁ ਹਰਿ ਮਾਈ ॥

Jo Jo Chithavai Dhaas Har Maaee ||

Whatever the Lord's slave wishes, O mother,

ਗਉੜੀ (ਮਃ ੫) (੧੧੪)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮

Raag Gauri Chaytee Guru Arjan Dev

ਸੋ ਸੋ ਕਰਤਾ ਆਪਿ ਕਰਾਈ ॥੧॥

So So Karathaa Aap Karaaee ||1||

The Creator Himself causes that to be done. ||1||

ਗਉੜੀ (ਮਃ ੫) (੧੧੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯

Raag Gauri Chaytee Guru Arjan Dev

ਨਿੰਦਕ ਕੀ ਪ੍ਰਭਿ ਪਤਿ ਗਵਾਈ ॥

Nindhak Kee Prabh Path Gavaaee ||

God causes the slanderers to lose their honor.

ਗਉੜੀ (ਮਃ ੫) (੧੧੪)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯

Raag Gauri Chaytee Guru Arjan Dev

ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥

Naanak Har Gun Nirabho Gaaee ||2||114||

Nanak sings the Glorious Praises of the Fearless Lord. ||2||114||

ਗਉੜੀ (ਮਃ ੫) (੧੧੪)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯

Raag Gauri Chaytee Guru Arjan Dev